

ਲਾਗਤ ਸਾਂਝੀ ਕਰਨ ਵਾਲੀਆਂ ਕਟੋਤੀਆਂ ਬਾਰੇ ਸਭ ਕੁਝ

# ਘੱਟ ਲਾਗਤਾਂ ਨਾਲ ਤੁਹਾਡੇ ਪੈਸੇ ਬਚਦੇ ਹਨ



## ► ਲਾਗਤ ਸਾਂਝੀ ਕਰਨ ਵਾਲੀਆਂ ਕਟੋਤੀਆਂ ਕੀ ਹਨ?

ਲਾਗਤ ਸਾਂਝੀ ਕਰਨ ਵਾਲੀਆਂ ਕਟੋਤੀਆਂ, ਤੁਹਾਡੇ ਸਹਿਤ ਪਲਾਨ ਦੀਆਂ ਵੱਤੋਂ ਬਾਹਰੀ ਲਾਗਤਾਂ (ਛੋਟ, ਸਹੀ-ਭੁਗਤਾਨ ਅਤੇ ਸਹੀ-ਬੀਮਾ) ਘੱਟ ਕਰਦੀਆਂ ਹਨ। ਉਹਨਾਂ ਨਾਲ ਤੁਹਾਡਾ ਪ੍ਰੀਮੀਅਮ ਘੱਟ ਨਹੀਂ ਹੁੰਦਾ। ਉਹ ਤੁਹਾਨੂੰ ਸਰਿਫ਼ *Washington Healthplanfinder* ਰਾਹੀਂ ਮਲਿ ਸਕਦੇ ਹਨ।

## ► ਮੈਂ ਲਾਗਤ ਸਾਂਝੀ ਕਰਨ ਵਾਲੀਆਂ ਕਟੋਤੀਆਂ ਕਵਿਂ ਲਵਾਂ?

ਆਪਣੀ ਆਮਦਨ ਦੇ ਅਧਾਰ 'ਤੇ, ਤੁਸੀਂ ਲਾਗਤ ਸਾਂਝੀ ਕਰਨ ਵਾਲੀਆਂ ਕਟੋਤੀਆਂ ਲਈ ਯੋਗ ਹੁੰਦੇ ਹੋ। ਜੰਤੀ ਘੱਟ ਤੁਹਾਡੀ ਆਮਦਨ, ਤੁਸੀਂ ਉਨੀਂ ਹੀ ਵੱਧ ਬੱਚਤ ਕਰ ਸਕਦੇ ਹੋ। ਲਾਗਤ ਸਾਂਝੀ ਕਰਨ ਵਾਲੀਆਂ ਕਟੋਤੀਆਂ ਲੈਣ ਵਾਸਤੇ ਤੁਹਾਨੂੰ ਸਲਿਵਰ ਪਲਾਨ ਲਈ ਸਾਈਨ-ਅਪ ਜ਼ਰੂਰ ਕਰਨਾ ਚਾਹੀਦਾ ਹੈ।

## ► ਲਾਗਤ ਸਾਂਝੀ ਕਰਨ ਵਾਲੀਆਂ ਕਟੋਤੀਆਂ ਕਵਿਂ ਕੰਮ ਕਰਦੀਆਂ ਹਨ?

ਉਹ ਤੁਹਾਡੀ ਛੋਟ ਨੂੰ ਘੱਟ ਕਰਦੀਆਂ ਹਨ। ਜਦੋਂ ਤੁਹਾਡੀ ਛੋਟ ਘੱਟ ਹੋਵੇ, ਤਾਂ ਤੁਹਾਡਾ ਸਹਿਤ ਪਲਾਨ ਛੇਤੀ ਹੀ ਲਾਗਤਾਂ ਸਾਂਝੀਆਂ ਕਰਨਿਆਂ ਸ਼ੁਰੂ ਕਰੇਗਾ।

ਉਹ ਤੁਹਾਡੇ ਸਹੀ-ਭੁਗਤਾਨਾਂ ਅਤੇ ਸਹੀ-ਬੀਮੇ ਨੂੰ ਘੱਟ ਕਰਦੇ ਹਨ। ਜਦੋਂ ਤੁਹਾਨੂੰ ਘੇਰੇ ਹੇਠਲੀ ਸੇਵਾ ਮਲਿਦੀ ਹੈ, ਤਾਂ ਤੁਸੀਂ ਸਹੀ-ਭੁਗਤਾਨਾਂ ਅਤੇ ਸਹੀ-ਬੀਮੇ ਦਾ ਭੁਗਤਾਨ ਕਰਦੇ ਹੋ। ਲਾਗਤ ਸਾਂਝੀ ਕਰਨ ਵਾਲੀਆਂ ਕਟੋਤੀਆਂ, ਇਹਨਾਂ ਰਕਮਾਂ ਨੂੰ ਘੱਟ ਕਰਦੀਆਂ ਹਨ।

ਉਹ ਤੁਹਾਡੀ ਵੱਧ ਤੋਂ ਵੱਧ ਵੱਤੋਂ ਬਾਹਰੀ ਰਕਮ ਘੱਟ ਕਰਦੀਆਂ ਹਨ। ਤੁਹਾਡੀ ਵੱਧ ਤੋਂ ਵੱਧ ਵੱਤੋਂ ਬਾਹਰੀ ਰਕਮ ਉਹ ਸੀਮਾ ਹੈ, ਜਿਸਦਾ ਭੁਗਤਾਨ ਤੁਸੀਂ ਇੱਕ ਸਾਲ ਦੀ ਸਹਿਤ ਸੰਭਾਲ ਲਈ ਕਰਦੇ ਹੋ। ਜਦੋਂ ਤੁਸੀਂ ਇਸ ਸੀਮਾ ਤੱਕ ਪਹੁੰਚਦੇ ਹੋ, ਤਾਂ ਘੇਰੇ ਹੇਠਲੀਆਂ ਸੇਵਾਵਾਂ ਲਈ ਵੱਤੋਂ ਬਾਹਰੀ ਕੋਈ ਲਾਗਤ ਨਹੀਂ ਹੁੰਦੀ।

## ► ਜੇ ਤੁਹਾਨੂੰ ਇਸਦੀ ਲੋੜ ਹੈ, ਤਾਂ ਮਦਦ ਲਓ

ਸਾਡਾ ਗਾਹਕ ਸੇਵਾ ਸੈਟਰ ਸੁਆਲਾਂ ਦੇ ਜਵਾਬ ਦੇ ਸਕਦਾ ਹੈ ਅਤੇ ਤੁਹਾਨੂੰ ਤੁਹਾਡੇ ਖੇਤਰ ਵਚਿਲੇ ਮਾਹਰਿ ਨਾਲ ਕਨੈਕਟ ਕਰਦਾ ਹੈ।



ਸਾਨੂੰ  
1-855-923-4633 'ਤੇ ਕੱਲ ਕਰੋ



ਸਾਨੂੰ ਮਲਿਣ ਲਈ  
[wahealthplanfinder.org](http://wahealthplanfinder.org) 'ਤੇ ਜਾਓ



WAPlanfinder ਐਪ  
ਡਾਊਨਲੋਡ ਕਰੋ